



GIRL GUIDES
AUSTRALIA
VICTORIA



Girl Guide ਵਿੱਚ ਸਵਾਗਤ ਹੈ

Punjabi

ਅਸੀਂ ਕੌਣ ਹਾਂ?

Girl Guides Victoria, ਆਸਟ੍ਰੇਲੀਆ ਵਿੱਚ ਲੜਕੀਆਂ ਅਤੇ ਔਰਤਾਂ ਲਈ ਸਭ ਤੋਂ ਵੱਡੀ ਵਾਲੰਟੀਅਰ ਸੰਸਥਾ ਦਾ ਹਿੱਸਾ ਹੈ। ਸਾਨੂੰ Girl Guides ਅਤੇ Girl Scouts ਦੇ ਵਿਸ਼ਵ ਸੰਗਠਨ - 145 ਦੇਸ਼ਾਂ ਵਿੱਚ 10 ਮਿਲੀਅਨ ਤੋਂ ਵੀ ਵੱਧ ਮੈਂਬਰਾਂ ਵਾਲੀ ਕੁੜੀਆਂ ਅਤੇ ਔਰਤਾਂ ਲਈ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ, ਨਾਲ ਸਬੰਧਿਤ ਹੋਣ ਦਾ ਮਾਣ ਹੈ। ਕੁੜੀਆਂ ਅਤੇ ਔਰਤਾਂ ਲਈ ਜੀਵਨ ਵਿੱਚ ਬਦਲਾਅ ਕਰਨ ਵਿੱਚ ਮੱਦਦ ਕਰਨ ਦੇ 100 ਤੋਂ ਵੀ ਵੱਧ ਸਾਲਾਂ ਦੇ ਇਤਿਹਾਸ ਨਾਲ, ਅਸੀਂ ਇੱਕ ਭਰੋਸੇਮੰਦ ਅਤੇ ਪ੍ਰਤਿਸ਼ਠਾਵਾਨ ਯੁਵਕ ਸੰਗਠਨ ਹਾਂ।

Girl Guiding ਕੀ ਪੇਸ਼ਕਸ਼ ਕਰਦੀ ਹੈ?

Girl Guides Victoria 5-17 ਸਾਲਾਂ ਦੀ ਉਮਰ ਦੀਆਂ ਕੁੜੀਆਂ ਲਈ ਗੁਣ-ਭਰਪੂਰ ਪ੍ਰੋਗਰਾਮ ਚਲਾਉਂਦੀ ਹੈ। ਸਾਡੇ ਵਿਲੱਖਣ ਗੈਰ-ਰਸਮੀ ਸਿੱਖਿਆ ਪ੍ਰੋਗਰਾਮਾਂ ਰਾਹੀਂ ਅਸੀਂ ਨਾਗਰਿਕਤਾ, ਵਲੰਟੀਅਰਵਾਦ, ਸਮਾਜਿਕ ਜਾਗਰੂਕਤਾ ਅਤੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਦੇ ਹਾਂ। Girl Guides ਹਰੇਕ ਗਤੀਵਿਧੀ - ਜੋ ਇੱਕ ਨਵਾਂ ਨਿੱਜੀ ਰੁਮਾਂਚ ਲਿਆਉਂਦੀ ਹੈ, ਨਾਲ ਕਰਕੇ ਸਿੱਖਦੀਆਂ ਹਨ। ਸਾਨੂੰ ਵਿਸ਼ਵਾਸ ਹੈ ਕਿ Girl Guides Victoria ਸਾਡੇ ਭਾਈਚਾਰੇ ਨੂੰ ਪ੍ਰਭਾਵਿਤ ਕਰ ਰਹੀ ਹੈ - ਇੱਕ ਸਮੇਂ ਇੱਕ ਲੜਕੀ।

ਲੜਕੀਆਂ Girl Guides ਵਿੱਚ ਕਿਵੇਂ ਹਿੱਸਾ ਲੈਂਦੀਆਂ ਹਨ?

Girl Guides ਨਿਯਮਿਤ ਤੌਰ 'ਤੇ ਇੱਕ 'Guide Unit' ਨਾਮ ਵਾਲੇ ਸਮੂਹ ਵਿੱਚ, ਆਮ ਤੌਰ 'ਤੇ ਇੱਕ ਹਫ਼ਤੇ ਵਿੱਚ ਇੱਕ ਵਾਰ, ਮਿਲਦੀਆਂ ਹਨ। Guide Units ਵਿੱਚ ਤਕਰੀਬਨ 1.5 ਘੰਟੇ ਸਥਾਨਕ Guide Hall ਜਾਂ ਕਿਸੇ ਹੋਰ ਕਮਿਊਨਿਟੀ ਬਿਲਡਿੰਗ ਵਿੱਚ ਮਿਲਦੇ ਹਨ। Guide Unit ਹਮ ਉਮਰ ਦੀਆਂ ਲੜਕੀਆਂ ਦੀ ਬਣੀ ਹੋਈ ਹੁੰਦੀ ਹੈ ਜੋ ਛੋਟੇ ਸਮੂਹਾਂ ਵਿੱਚ ਮਿਲ ਕੇ ਕੰਮ ਕਰਦੀਆਂ ਹਨ ਜਿਨ੍ਹਾਂ ਨੂੰ ਪੈਟਰੋਲ ਕਿਹਾ ਜਾਂਦਾ ਹੈ।

Girl Guides ਦੀ ਨਿਗਰਾਨੀ ਕੌਣ ਕਰਦਾ ਹੈ?

Girl Guide Unit 'Guide Leaders' ਨਾਮ ਦੀਆਂ ਵਾਲੰਟੀਅਰ ਔਰਤਾਂ ਦੀ ਇੱਕ ਟੀਮ ਦੁਆਰਾ ਚਲਾਈ ਜਾਂਦੀ ਹੈ। Guide Leaders ਭਰੋਸੇਮੰਦ, ਹੁਨਰਮੰਦ ਅਤੇ ਸਮਰਪਿਤ ਔਰਤਾਂ ਹਨ, ਜੋ ਹਰ Girl Guide ਨੂੰ ਆਪਣਾ ਸਮਾਂ ਸਲਾਹ, ਚੁਣੌਤੀ ਅਤੇ ਸਹਿਯੋਗ ਦੇਣ ਲਈ ਦਿੰਦੀਆਂ ਹਨ। ਹਰੇਕ Guide Leader ਬੱਚਿਆਂ ਨਾਲ ਕੰਮ ਕਰਨ ਦੀ ਇਜਾਜ਼ਤ ਦਿੰਦੇ ਵਿਸ਼ੇਸ਼ ਚੈੱਕ ਰੱਖਦੀਆਂ ਹਨ - 'Victorian Police Check' ਅਤੇ 'Working with Children Check'। ਇੱਕ ਮਾਨਤਾ ਪ੍ਰਾਪਤ Guide Leader ਬਣਨ ਲਈ ਵਲੰਟੀਅਰਾਂ ਦੁਆਰਾ ਇੱਕ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਪੂਰਾ ਕੀਤਾ ਜਾਂਦਾ ਹੈ, ਜਿੱਥੇ ਉਹ ਮੁੱਢਲੀ ਸਹਾਇਤਾ ਅਤੇ ਸੀ.ਪੀ.ਆਰ ਯੋਗਤਾਵਾਂ ਸਮੇਤ ਲੋੜੀਂਦੀਆਂ ਸਾਰੀਆਂ ਮੁਹਾਰਤਾਂ ਨੂੰ ਸਿੱਖਦੀਆਂ ਹਨ। ਹਰੇਕ Guide Unit ਕੋਲ ਘੱਟੋ-ਘੱਟ 2 Guide Leaders ਹੁੰਦੇ ਹਨ।

Girl Guides ਵਿਕਟੋਰੀਆ ਨਾਲ ਵਾਲੰਟੀਅਰ ਕੰਮ ਕਰਨ ਲਈ ਔਰਤਾਂ ਲਈ ਕਾਫ਼ੀ ਮੌਕੇ ਉਪਲੱਬਧ ਹਨ ਅਤੇ ਅਸੀਂ ਤੁਹਾਨੂੰ ਦਿਲਚਸਪੀ ਦਿਖਾਉਣ ਲਈ ਕਿਸੇ ਵੀ ਸਮੇਂ ਸਾਡੇ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕਰਦੇ ਹਾਂ।

Girl Guides ਮੀਟਿੰਗਾਂ ਵਿੱਚ ਕੀ ਕਰਦੀਆਂ ਹਨ?

Guide ਮੀਟਿੰਗਾਂ ਵਿੱਚ Girl Guides 'Australian Guide Program' ਉੱਤੇ ਅਧਾਰਿਤ ਕੰਮਾਂ ਵਿੱਚ ਹਿੱਸਾ ਲੈਂਦੀਆਂ ਹਨ। Australian Guide Program ਇੱਕ ਗੈਰ-ਰਸਮੀ ਸਿੱਖਿਆ ਪ੍ਰੋਗਰਾਮ ਹੈ, ਜੋ ਕਿ ਲੜਕੀਆਂ ਨੂੰ ਮਨਪ੍ਰਚਾਏ ਅਤੇ ਉਰਜਾਤਮਕ ਸਰਗਰਮੀਆਂ ਵਿੱਚ ਸ਼ਾਮਲ ਕਰਦਾ ਹੈ। ਹਰੇਕ ਲੜਕੀ ਕਾਫ਼ੀ ਜਿੰਦਗੀ ਦੇ ਹੁਨਰ ਵਿਕਸਿਤ ਕਰਦੀ ਹੈ। Guides ਆਪਣੇ ਬਾਰੇ ਸਿੱਖਣਗੀਆਂ ਕਿਉਂਕਿ ਉਹ ਚੁਣੌਤੀਆਂ ਦੀ ਪਛਾਣ ਕਰਦੀਆਂ, ਯੋਜਨਾ ਬਣਾਉਂਦੀਆਂ ਅਤੇ ਪੂਰੀਆਂ ਕਰਦੀਆਂ ਹਨ, ਸਭ ਕੁੱਝ ਮਾਨਸਿਕ ਤੌਰ 'ਤੇ ਮੌਜ-ਮਸਤੀ ਕਰਦੀਆਂ, ਸਹੇਲੀਆਂ ਬਣਾਉਂਦੀਆਂ ਅਤੇ ਬਾਹਰਲੀਆਂ ਚੀਜ਼ਾਂ ਦਾ ਆਨੰਦ ਲੈਣ ਦੇ ਨਾਲ-ਨਾਲ। ਆਪਣੀਆਂ ਮੀਟਿੰਗਾਂ ਵਿੱਚ Girl Guides : ਹੁਨਰ ਸਿੱਖਦੀਆਂ; ਖੇਡਾਂ ਖੇਡਦੀਆਂ; ਟੀਮਾਂ ਵਿੱਚ ਕੰਮ ਕਰਦੀਆਂ; ਦੋਸਤ ਬਣਾਉਂਦੀਆਂ; ਰਚਨਾਤਮਕ ਬਣਦੀਆਂ ਅਤੇ ਆਪਣੇ ਆਪ ਨੂੰ ਚੁਣੌਤੀ ਦਿੰਦੀਆਂ ਹਨ। Girl Guides ਨੂੰ ਵਿਸ਼ੇਸ਼ ਸਮਾਗਮਾਂ ਅਤੇ ਕੈਂਪਾਂ ਵਿੱਚ ਹਿੱਸਾ ਲੈਣ ਦਾ ਵੀ ਮੌਕਾ ਮਿਲਦਾ ਹੈ।

Girl Guides ਵਿੱਚ ਕੁੜੀਆਂ ਕੀ ਪਹਿਨਦੀਆਂ ਹਨ?

Girl Guides ਦੀ ਇੱਕ ਸਧਾਰਨ ਵਰਦੀ ਹੁੰਦੀ ਹੈ- ਇੱਕ Girl Guide ਪੇਲੇ ਸ਼ਰਟ, ਜਿਸਨੂੰ ਤੁਸੀਂ ਸਾਡੀ Girl Guide ਦੁਕਾਨ ਤੋਂ ਖਰੀਦ ਸਕਦੇ ਹੋ। ਜਿਵੇਂ ਕਿ Girl Guides ਬਹੁਤ ਸਾਰੇ ਵੱਖ-ਵੱਖ ਸੱਭਿਆਚਾਰਾਂ ਅਤੇ ਧਰਮਾਂ ਤੋਂ ਆਉਂਦੀਆਂ ਹਨ, ਉਹ ਆਪਣੀ ਪੇਲੇ ਸ਼ਰਟ ਨਾਲ ਕਿਸੇ ਸੱਭਿਆਚਾਰਕ ਤੌਰ ਤੇ ਸੰਵੇਦਨਸ਼ੀਲ ਅਤੇ ਵਿਵਹਾਰਕ ਵਸਤਾਂ ਪਹਿਨਣ ਦੀ ਚੋਣ ਕਰ ਸਕਦੀ ਹੈ ਭਾਵ: ਉਸ ਦੀ ਪੇਲੇ ਸ਼ਰਟ ਦੇ ਹੇਠਾਂ ਲੰਬੀ ਬਾਂਹ ਵਾਲੀ ਕਮੀਜ਼; ਲੰਬੀ ਪੈਂਟ; ਸਿਰ ਦੀ ਸਕਾਰਫ਼।

ਮੈਂ Girl Guides ਵਿੱਚ ਕਿਵੇਂ ਸ਼ਾਮਲ ਹੋ ਸਕਦੀ ਹਾਂ?

ਤੁਸੀਂ Girl Guides ਦੀ ਮੀਟਿੰਗ ਵਿੱਚ 3 ਵਾਰ ਜਾ ਸਕਦੇ ਹੋ, ਇਹ ਵੇਖਣ ਲਈ ਕਿ ਤੁਹਾਡੀ ਧੀ ਵੀ ਸ਼ਾਮਲ ਹੋਣਾ ਚਾਹੁੰਦੀ ਹੈ। ਸ਼ਾਮਲ ਹੋਣ ਲਈ ਤੁਹਾਨੂੰ ਯੂਥ ਐਪਲੀਕੇਸ਼ਨ ਫਾਰਮ ਭਰਨ ਅਤੇ ਉਸ ਦੀ ਮੈਂਬਰਸ਼ਿਪ ਫੀਸ Girl Guides Victoria ਨੂੰ ਭੁਗਤਾਨ ਕਰਨ ਦੀ ਜ਼ਰੂਰਤ ਹੋਵੇਗੀ। ਉਸ ਦਾ Guide Leader ਤੁਹਾਨੂੰ ਦੱਸੇਗਾ ਕਿ ਉਸ ਦੇ Unit ਲਈ ਸਥਾਨਕ ਫੀਸ ਕੀ ਹੈ। ਜੇ ਤੁਹਾਡੇ ਕੋਲ ਮੌਜੂਦਾ ਰਿਆਇਤ ਕਾਰਡ ਹੈ ਤਾਂ ਤੁਸੀਂ Girl Guides Victoria ਨੂੰ ਘਟੀ ਹੋਈ ਮੈਂਬਰਸ਼ਿਪ ਫੀਸ ਦਾ ਭੁਗਤਾਨ ਕਰ ਸਕਦੇ ਹੋ। ਫੀਸਾਂ ਵਿੱਚ ਮੱਦਦ ਲਈ ਹੋਰ ਵਿੱਤੀ ਸਹਾਇਤਾ ਵੀ ਉਪਲੱਬਧ ਹੈ। ਇੱਕ ਵਾਰ ਜਦੋਂ ਉਹ ਇੱਕ ਮੈਂਬਰ ਬਣ ਜਾਂਦੀ ਹੈ ਤਾਂ ਤੁਸੀਂ ਨੂੰ ਮੀਟਿੰਗਾਂ ਵਿੱਚ ਪਹਿਨਣ ਲਈ Guide ਯੂਨੀਫਾਰਮ ਪੇਲੇ ਸ਼ਰਟ ਖਰੀਦ ਕੇ ਦੇ ਸਕਦੇ ਹੋ।

Girl Guides Victoria - ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸੰਪਰਕ ਕਰੋ:



welcome@guidesvic.org.au



www.guidesvic.org.au/welcome



(03) 8606 3500